

# ਕਦੀ ਨਾ ਭੁਲਾਈ ਜਾਣ ਵਾਲੀ ਰਾਤ

## ਬਾਈਬਲ ਪਾਠ #34

VII. ਯਿਸੂ ਦੀ ਸੇਵਕਾਈ ਦਾ ਆਖਰੀ ਹਫਤਾ (ਚੱਲਦਾ)।

ਗ. ਸੁੱਕਰਵਾਰ: ਯਿਸੂ ਦੀ ਮੌਤ ਦਾ ਦਿਨ (ਚੱਲਦਾ)।

1. ਆਖਰੀ ਭੋਜ (ਚੱਲਦਾ)।

ਈ. ਹਲੀਮੀ ਵਿਖਾਈ ਗਈ (ਯੂਹਨਾ 13:2-20)।

ਸ. ਫੜਵਾਏ ਜਾਣ/ਇਨਕਾਰ ਕੀਤੇ ਜਾਣ ਦੀ ਨਬੂਵਤ (ਮੱਤੀ 26:21-25, 31-35; ਮਰਕੁਸ 14:18-21, 27-31; ਲੂਕਾ 22:21-23, 31-38; ਯੂਹਨਾ 13:21-38)।

ਹ. ਪ੍ਰਭੂ ਭੋਜ ਦੀ ਸਥਾਪਨਾ (ਮੱਤੀ 26:26-29; ਮਰਕੁਸ 14:22-25; ਲੂਕਾ 22:19, 20; 1 ਕੁਰਿੰਥੀਆਂ 11:23-26<sup>1</sup>)।

## ਜਾਣ ਪਛਾਣ

ਇਹ ਰਾਤ ਕਦੀ ਨਾ ਭੁਲਾਈ ਜਾਣ ਵਾਲੀ ਹੋਣੀ ਸੀ। ਇਸ ਦੀ ਸ਼ੁਰੂਆਤ ਉਪਰਲੇ ਕਮਰੇ ਵਿਚ ਯਿਸੂ ਅਤੇ ਉਸ ਦੇ ਚੇਲਿਆਂ ਦੇ ਪਸਾਰ ਦੇ ਭੋਜ ਖਾਣ ਨਾਲ ਹੋਈ ਸੀ। ਗਥਸਮਨੀ ਵਿਚ ਦੁਆਵਾਂ ਦੇ ਨਾਲ ਇਹ ਰਾਤ ਜਾਰੀ ਰਹੀ। ਰਾਤ ਭਰ ਦੀਆਂ ਘਟਨਾਵਾਂ ਮਹਾਂਯਾਜਕ ਦੇ ਵਿਹੜੇ ਵਿਚ ਯਿਸੂ ਦੇ ਠੱਠੇ ਭਰੇ ਮੁਕਦਮੇ ਦੇ ਨਾਲ ਖਤਮ ਹੋਈ। ਇਸ ਪਾਠ ਵਿਚ ਪਸਾਰ ਦੇ ਪਰਬ ਦੇ ਉਸ ਭੋਜ ਨਾਲ ਜੁੜੀਆਂ ਘਟਨਾਵਾਂ ਦਾ ਪਹਿਲਾ ਭਾਗ ਦਿੱਤਾ ਜਾਵੇਗਾ। ਸਾਨੂੰ ਉਸ ਯਾਦਗਾਰੀ ਸ਼ਾਮ ਦੀਆਂ ਘਟਨਾਵਾਂ ਦਾ ਝੁਮ ਸਹੀ ਸਹੀ ਪਤਾ ਨਹੀਂ ਚਲ ਸਕਦਾ<sup>2</sup> ਹੇਠਾਂ ਦਿੱਤਾ ਗਿਆ ਝੁਮ ਉਨ੍ਹਾਂ ਘਟਨਾਵਾਂ ਨੂੰ ਝੁਮ ਵਿਚ ਲਿਆਉਣ ਦੀ ਕੋਸ਼ਿਸ਼ ਹੈ<sup>3</sup>

## ਹੈਰਾਨ ਕਰਨ ਵਾਲੇ ਕੰਮ (ਯੂਹਨਾ 13:2-20)

ਪਿਛਲਾ ਪਾਠ ਰਸੂਲਾਂ ਵਿਚ ਸਭ ਤੋਂ ਵੱਡਾ ਹੋਣ ਦੀ ਬਹਿਸ ਨਾਲ ਖਤਮ ਹੋ ਗਿਆ ਸੀ (ਲੂਕਾ 22:24)। ਭੋਜ ਦੇ ਦੌਰਾਨ ਉਸੇ ਲਗੜੇ ਨਾਲ ਇਕ ਹੀ ਘਟਨਾ ਤੇ ਧਿਆਨ ਵੰਡਿਆ ਗਿਆ ਹੋਵੇਗਾ:

ਯਿਸੂ ... ਖਾਣੇ ਤੋਂ ਉੱਠਿਆ ਅਰ ਆਪਣੇ ਬਸਤਰ ਲਾਹ ਛੱਡੇ ਅਰ ਪਰਨਾ ਲੈ ਕੇ ਆਪਣੇ ਲੱਕ ਬੰਨਿਆ। ਫੇਰ ਬਾਟੀ ਵਿਚ ਜਲ ਪਾ ਕੇ ਉਹ ਚੇਲਿਆਂ ਦੇ ਪੈਰ ਧੋਣ ਅਤੇ ਉਸ ਪਰਨੇ ਨਾਲ ਜਿਹੜਾ ਬੱਧਾ ਹੋਇਆ ਸੀ ਪੂੰਝਣ ਲੱਗਾ (ਯੂਹਨਾ 13:3-5)।

ਉਸ ਜ਼ਮਾਨੇ ਵਿਚ, ਪ੍ਰਾਹੁਣੇ ਦੇ ਘਰ ਵਿਚ ਦਾਖਲ ਹੋਣ ਤੇ ਉਸ ਦੇ ਪੈਰ ਧੋਣਾ ਇਕ ਆਮ ਰੀਤ ਸੀ। ਮੇਜ਼ਬਾਨ ਦੇ ਇਸ ਕੰਮ ਤੋਂ ਮਹਿਮਾਨਾਂ ਦੇ ਪੈਰਾਂ ਨੂੰ ਅਰਾਮ ਤਾਂ ਮਿਲਦਾ ਹੀ ਸੀ, ਪਰ ਇਸ ਦਾ ਵਿਹਾਰਿਕ ਪਹਿਲੂ ਵੀ ਸੀ। ਲੋਕ ਜੁੱਤੀ ਪਾ ਕੇ ਧੂੜ ਭਰੇ ਪਹਿਆਂ ਤੇ ਚੁੱਲਦੇ ਸਨ। ਖਾਣ ਲਈ ਬੈਠਣ ਤੇ ਮਹਿਮਾਨ ਦੇ ਪੈਰ ਇਕ ਦੂਜੇ ਦੇ ਮੂੰਹ ਤੋਂ ਬਹੁਤੇ ਦੂਰ ਨਹੀਂ ਹੁੰਦੇ ਸਨ।<sup>4</sup>

ਚੇਲਿਆਂ ਨੇ ਪਸਾਰ ਦਾ ਖਾਣਾ ਖਾਣ ਦੀ ਤਿਆਰੀ ਵਿਚ ਨਹਾ ਲਿਆ ਹੋਵੇਗਾ (ਵੇਖੋ ਆਇਤ 10); ਪਰ ਉਪਰਲੇ ਕਮਰੇ ਦੇ ਬੂਹੇ ਤਕ ਆਉਂਦੇ ਆਉਂਦੇ ਉਨ੍ਹਾਂ ਦੇ ਪੈਰ ਰਸਤੇ ਦੀ ਧੂੜ ਅਤੇ ਮਿੱਟੀ ਨਾਲ ਗੰਢੇ ਹੋ ਗਏ ਹੋਣਗੇ। ਪੈਰ ਧੋਣ ਲਈ ਜ਼ਰੂਰੀ ਸਮਾਨ ਉੱਥੇ ਮੌਜੂਦ ਸੀ (ਆਇਤਾਂ 4, 5), ਪਰ ਮਹਾਨ ਬਣਨ ਦੀ ਫਿਕਰ ਵਿਚ ਉਹ ਆਪਣੇ ਸਾਥੀ ਚੇਲਿਆਂ ਦੇ ਗੰਢੇ ਪੈਰ ਧੋਣ ਨੂੰ ਤਿਆਰ ਨਹੀਂ ਸਨ। ਆਖਿਰ ਇਹ ਸੇਵਕਾਂ ਜਾਂ ਨੌਕਰਾਂ ਰਾਹੀਂ ਕੀਤਾ ਜਾਣ ਵਾਲਾ ਕੰਮ ਜੋ ਸੀ!

ਜਿਸੂ ਨੇ ਉਨ੍ਹਾਂ ਨੂੰ ਪਹਿਲਾਂ ਦੱਸਿਆ ਸੀ ਕਿ ਉਸ ਦੇ ਰਾਜ ਵਿਚ ਮਹਾਨ ਹੋਣ ਲਈ ਅਹੁਦੇ ਦੀ ਨਹੀਂ ਸੇਵਾ ਦੀ ਲੇੜ ਹੈ। ਉਸ ਨੇ ਕਿਹਾ ਸੀ, ‘‘ਪਰ ਮੈਂ ਤੁਹਾਡੇ ਵਿਚ ਰਹਿਲ੍ਹਾਏ ਵਰਗਾ ਹਾਂ’’ (ਲੁਕਾ 22:27)। ਇਸ ਮੌਕੇ ਤੇ ਉਸ ਨੇ ਸੇਵਕ ਦਾ ਹੀਣ ਕੰਮ ਖੁਦ ਕਰਕੇ ਉਨ੍ਹਾਂ ਨੂੰ ਵਿਖਾਇਆ ਕਿ ਸੇਵਾ ਕਰਨਾ ਕੀ ਹੁੰਦਾ ਹੈ! ਉਸ ਨੇ ਉਨ੍ਹਾਂ ਦੇ ਪੈਰ ਧੋਤੇ।

ਇਹ ਗੱਲ ਕਿ ਜਿਸ੍ਹਾਂ ਦੇ ਪੈਰ ਧੋਤੇ ਗਏ ਉਨ੍ਹਾਂ ਵਿਚ ਯਹੂਦਾ ਵੀ ਸੀ, ਵਚਨ ਵਿਚ ਖਾਸ ਕੱਨਿਸ਼ ਹੈ (ਯੂਹੇਨਾ 13:2, 10, 11, 18, 19)। ਇਸ ਤਰ੍ਹਾਂ ਕਰਕੇ ਪ੍ਰਭੂ ਨੇ ਵਿਖਾਇਆ ਕਿ ‘‘ਆਪਣੇ ਦੁਸ਼ਮਣਾਂ ਨਾਲ ਪਿਆਰ’’ ਕਰਨਾ ਅਤੇ ਉਨ੍ਹਾਂ ਦਾ ਭਲਾ ਕਰਨ ਦਾ ਕੀ ਅਰਥ ਹੈ<sup>5</sup> (ਮੱਤੀ 5:44, 45; ਵੇਖੋ ਰੈਮੀਆ 12:20)।

ਚੇਲਿਆਂ ਦੇ ਪੈਰ ਧੋਣ ਤੋਂ ਬਾਅਦ ਮਸੀਹ ਨੇ ਉਨ੍ਹਾਂ ਨੂੰ ਇਸ ਨਮੂਨੇ ਦਾ ਪਾਲਨ ਕਰਨ ਦੀ ਚੁਣੌਤੀ ਦਿੱਤੀ (ਯੂਹੇਨਾ 13:14–17)। ਇਸਦਾ ਅਰਥ ਹੈ ਕਿ ਉਹ ਪੈਰ ਧੋਣ ਨੂੰ ਬੰਦਰਗੀ ਦੇ ਹਿੱਸੇ ਦੇ ਰੂਪ ਵਿਚ ਕੀਤੀ ਜਾਣ ਵਾਲੀ ਇਕ ਰੀਤ ਬਣਾ ਰਿਹਾ ਸੀ? ਨਹੀਂ। ਜੇ. ਡਬਲਯੂ. ਮੈਕਗਰਵੇ ਨੇ ਲਿਖਿਆ ਹੈ:

ਜਿਸੂ ਨੇ ਪੈਰ ਧੋਣ ਦੀ ਰੀਤ ਸ਼ੁਰੂ ਨਹੀਂ ਕੀਤੀ; ਉਸ ਨੇ ਪਹਿਲਾਂ ਤੋਂ ਉਸ ਦੇਸ਼ ਦੀ ਆਮ ਪਰੰਪਰਾ ਪਾਈ ਅਤੇ ਇਸ ਦੀ ਵਰਤੋਂ ਚੀਨ ਸੇਵਾ ਦਾ ਸੀ ਢੰਗ ਦੱਸਣ ਦੇ ਸਭ ਤੋਂ ਸਹੀ ਢੰਗ ਦੇ ਰੂਪ ਵਿਚ ਕੀਤੀ। ... ਮੇਜ਼ਬਾਨ ਦੇ ਇਕ ਕੰਮ ਦੇ ਰੂਪ ਵਿਚ ਪੈਰ ਧੋਣਾ ਕਦੀ ਵੀ ਪੱਛਮੀ ਲੋਕਾਂ ਦੀ ਪਰੰਪਰਾ ਨਹੀਂ ਸੀ ਅਤੇ ਮਸੀਹ ਨੇ ਇਸ੍ਤੇ ਸਬਦਾਂ ਦੇ ਕਾਰਣ ਇਸ ਨੂੰ ਅਪਨਾਉਣਾ ਪੂਰੀ ਤਰ੍ਹਾਂ ਉਸ ਦੇ ਅਰਥ ਨੂੰ ਨਜ਼ਰਾਂਦਾਜ਼ ਕਰਨਾ ਹੈ।<sup>6</sup>

ਜੋਨ ਐਥ. ਕਾਰਟਰ ਨੇ ਲਿਖਿਆ ਹੈ ਕਿ ‘‘ਇਹੋ ਜਿਹਾ ਕੋਈ ਪ੍ਰਮਾਣ ਨਹੀਂ ਹੈ ਕਿ ਨਵੇਂ ਨੇਮ ਦੀਆਂ ਕਲੀਸੀਆਵਾਂ ਨੇ ਕਦੀ ਨਿਯਮ ਦੇ ਰੂਪ ਵਿਚ ਇਸ ਤਰ੍ਹਾਂ [ਪੈਰ ਧੋਣਾ] ਕੀਤਾ ਹੋਵੇ।’’ ਉਸ ਨੇ ਲਿਖਿਆ, ‘‘ਕਲੀਸੀਆ ਦੇ ਇਤਿਹਾਸ ਵਿਚ ਇਹੋ ਜਿਹੇ ਵਿਹਾਰ ਦਾ ਪਹਿਲੀ ਵਾਰ ਜ਼ਿਕਰ 306 ਈਸਵੀ ਦੇ ਲਗਭਗ ਸਪੇਨ ਦੇ ਐਲਵਿਗ ਵਿਚ ਕਾਉਂਸਿਲ ਆਫ ਬਿਸਪਸ ਦੇ ਹੁਕਮ ਵਿਚ ਮਿਲਦਾ ਹੈ, ਜਿਸ ਵਿਚ ਇਸਦੀ ਨਿਖੇਣੀ ਕੀਤੀ ਗਈ ਸੀ।’’<sup>7</sup> ਐਚ. ਆਈ. ਹੋਸਟਰ ਨੇ ਕਿਹਾ ਹੈ, ‘‘ਜਿਸੂ ਇੱਥੇ ਪ੍ਰਭੂ ਭੋਜ ਵਰਗੀ ਕੋਈ ਰੀਤ ਸ਼ੁਰੂ ਨਹੀਂ ਕਰ ਰਿਹਾ ਸੀ, ਬਲਕਿ ਸੱਚੀ ਹਲੀਮੀ ਦਾ ਸਬਕ ਦੇ ਰਿਹਾ ਸੀ।’’<sup>8</sup>

ਮਸੀਹ ਦੀ ਦਿਲਚਸਪੀ ਮੁਖ ਤੌਰ ਤੇ ਚੇਲਿਆਂ ਦੇ ਪੈਰਾਂ ਦੀ ਧੂੜ ਨਹੀਂ, ਬਲਕਿ ਉਨ੍ਹਾਂ ਦੇ ਮਨਾਂ ਦੀ ਸੁਆਰਥੀ ਲਾਲਸਾ ਦੀ ਮੈਲ ਉਤਾਰਨਾ ਸੀ। ਸੁਆਅ ਦਿੱਤਾ ਗਿਆ ਹੈ। ਇਹ ਘਟਨਾ ਯਹੂਦਾ ਤਕ ਪਹੁੰਚਣ ਲਈ ਜਿਸੂ ਦੀ ਆਖਰੀ ਕੋਸ਼ਿਸ਼ ਹੋ ਸਕਦੀ ਹੈ। ਪ੍ਰਭੂ ਨੇ ਯਹੂਦਾ ਦੇ ਪੈਰ ਧੋਤੇ, ਪਰ ਅਫਸੋਸ ਕਿ ਉਸ ਦਾ ਮਨ ਬਿਨਾਂ ਧੋਤੇ ਹੀ ਰਹਿ ਗਿਆ (13:27)।

## ਹੈਰਾਨ ਕਰਨ ਵਾਲੇ ਐਲਾਨ

**(ਮੱਤੀ 26:21-25, 31-35; ਮਰਕੁਸ 14:18-21, 27-31;  
ਲੁਕਾ 22:21-23, 31-38; ਯੂਹੰਨਾ 13:18, 19, 21-38)**

**ਯਹੂਦਾ ਬਾਰੇ ਐਲਾਨ (ਮੱਤੀ 26:21-25; ਮਰਕੁਸ 14:18-21;**

**ਲੁਕਾ 22:21-23; ਯੂਹੰਨਾ 13:18, 19, 21-30)**

ਚੇਲਿਆਂ ਦੇ ਪੈਰ ਧੋਣ ਤੋਂ ਬਾਅਦ ਮਸੀਹ ਨੇ ਇਹ ਹੈਰਾਨ ਕਰਨ ਵਾਲਾ ਐਲਾਨ ਕੀਤਾ ਕਿ ਉਹ ਫੜਵਾਇਆ ਜਾਵੇਗਾ, ਅਤੇ ਇਹ ਕਿ ਉਸ ਦਾ ਕੋਈ ਨਜ਼ਦੀਕੀ ਸਾਖੀ ਹੀ ਉਸ ਨੂੰ ਫੜਵਾਏਗਾ। ਉਸ ਨੇ ਕਿਹਾ ਕਿ ਪਵਿੱਤਰ ਲਿਖਤ ਦੀ ਗੱਲ ਪੂਰੀ ਹੋਵੇਗੀ ਕਿ ‘‘ਜਿਹੜਾ ਮੇਰੀ ਰੋਟੀ ਖਾਂਦਾ ਹੈ ਮੇਰੇ ਉੱਤੇ ਆਪਣੀ ਲੱਤ ਚੁੱਕੀ’’ (ਯੂਹੰਨਾ 13:18; ਵੇਖੋ ਜ਼ਬੂਰ 41:9)। ‘‘ਪੁਰਥੀ ਦੇਸ਼ਾਂ ਵਿਚ ਦੋ ਲੋਕਾਂ ਦਾ ਇਕ ਹੀ ਥਾਲੀ ਵਿਚ ਖਾਣ ਦਾ ਮਤਲਬ ਹੁੰਦਾ ਸੀ ਕਿ ਉਨ੍ਹਾਂ ਵਿਚ ਦੋਸਤੀ ਦਾ ਕੋਈ ਨੇਮ ਜਾਂ ਸਹੂੰ ਹੈ।<sup>9</sup> ਪਰ ਯਹੂਦਾ ਪੈਸੇ ਲੈ ਕੇ ਯਿਸੂ ਨੂੰ ਫੜਵਾਉਣ ਲਈ ਦੁਸ਼ਮਣਾਂ ਨਾਲ ਸਮਝੌਤਾ ਕਰਨ ਤੋਂ ਬਾਅਦ ਵੀ ਪ੍ਰਭੂ ਨਾਲ ਚੋਰੀ ਚੇਰੀ ਇਸ ਪਵਿੱਤਰ ਭੋਜ ਵਿਚ ਹਿੱਸਾ ਲੈ ਰਿਹਾ ਸੀ।’’<sup>10</sup>

ਮਸੀਹ ਨੇ ਕਿਹਾ ਕਿ ਚੇਲਿਆਂ ਨੂੰ ਫੜਵਾਏ ਜਾਣ ਦੀ ਗੱਲ ‘‘ਏਦੋਂ ਅੱਗੇ ਇਸ ਗੱਲ ਦੇ ਹੋਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਹਾਂ ਤਾਂ ਜਿਸ ਵੇਲੇ ਇਹ ਪੂਰੀ ਹੋ ਲਵੇ ਤਾਂ ਤੁਸੀਂ ਪਰਤੀਤ ਕਰੋ ਜੋ ਮੈਂ ਉਹੋ ਹਾਂ’’ (ਯੂਹੰਨਾ 13:19)। ਇਸ ਤੱਥ ਤੋਂ ਕਿ ਉਸ ਨੇ ਪਹਿਲਾਂ ਹੀ ਉਨ੍ਹਾਂ ਨੂੰ ਦੱਸ ਦਿੱਤਾ ਸੀ, ਫਿਰ ਤੋਂ ਇਸ ਗੱਲ ਦੀ ਤਸਦੀਕ ਹੋਣੀ ਸੀ ਕਿ ਉਹ ਬੁਦਾ ਸੀ। ਇਸ ਨਾਲ ਇਹ ਭਰੋਸਾ ਦਿੰਦੇ ਹੋਏ ਕਿ ਇਹ ਫੜਵਾਇਆ ਜਾਣਾ ਅਚਾਨਕ ਜਾਂ ਉਸ ਦੀਆਂ ਯੋਜਨਾਵਾਂ ਵਿਚ ਖੱਲਲ ਪਾਉਣ ਲਈ ਨਹੀਂ ਸੀ, ਉਸ ਦੇ ਵਿਸ਼ਵਾਸ ਦਾ ਵੀ ਬਚਾਅ ਹੋਣਾ ਸੀ।

‘‘ਏਹ ਗੱਲਾਂ ਕਹਿ ਕੇ ਯਿਸੂ ਆਤਮਾ ਵਿਚ ਘਬਰਾਉਣ ਲੱਗਾ’’ (ਯੂਹੰਨਾ 13:21)। ਚੇਲਿਆਂ ਨੂੰ ਪਤਾ ਨਹੀਂ ਸੀ ਕਿ ਅੱਗੇ ਕਿਹੜੀਆਂ ਭਿਆਨਕ ਗੱਲਾਂ ਹੋਣ ਵਾਲੀਆਂ ਹਨ, ਪਰ ਮਸੀਹ ਨੂੰ ਸਭ ਪਤਾ ਸੀ। ਉਸ ਨੂੰ ਚੇਲਿਆਂ ਦੀ ਪਰਿਪੱਕਤਾ ਦੀ ਕਮੀ ਦਾ ਵੀ ਧਿਆਨ ਸੀ। ਇਸ ਤੋਂ ਇਲਾਵਾ ਉਸ ਦਾ ਮਨ ਯਹੂਦਾ ਦੇ ਧੋਖੇ ਤੋਂ ਦੁਖੀ ਹੋਣਾ ਸੀ।

ਯਿਸੂ ਨੇ ਉਨ੍ਹਾਂ ਬਾਰ੍ਹਾਂ ਨੂੰ ਸਾਫ਼ ਸਾਫ਼ ਸਬਦਾਂ ਵਿਚ ਕਹਿ ਦਿੱਤਾ: “... ਤੁਹਾਡੇ ਵਿੱਚੋਂ ਇਕ ਜਣਾ ਮੈਨੂੰ ਫੜਵਾਏਗਾ” (ਯੂਹੰਨਾ 13:21; ਵੇਖੋ ਮੱਤੀ 26:21)। ਉਹ ਪਰੋਸ਼ਾਨ ਹੋ ਗਏ (ਯੂਹੰਨਾ 13:22) ਅਤੇ ‘‘ਆਪੋ ਵਿਚ ਇਹ ਪੁੱਛਣ ਲੱਗੇ ਭਈ ਅਸਾਂ ਵਿੱਚੋਂ ਉਹ ਕਿਹੜਾ ਹੈ ਜੋ ਇਹ ਕੰਮ ਕਰੇਗਾ’’ (ਲੁਕਾ 22:23)। ‘‘ਤਾਂ ਉਹ ਬਹੁਤ ਉਦਾਸ ਹੋਏ ਅਤੇ ਹਰੇਕ ਉਹ ਨੂੰ ਆਖਣ ਲੱਗਾ, ਪ੍ਰਭੂ ਜੀ ਕੀ ਉਹ ਮੈਂ ਹਾਂ?’’<sup>11</sup> (ਮੱਤੀ 26:22)। ਉਨ੍ਹਾਂ ਨੂੰ ਲੱਗਾ ਹੋਵੇਗਾ ਕਿ ‘‘ਇਸ ਦਾ ਅਰਥ ਹੈ ਕਿ ਉਨ੍ਹਾਂ ਵਿੱਚੋਂ ਕੋਈ ਜਾਣ ਬੁਝ ਕੇ ਕੁਝ ਇਸ ਤਰ੍ਹਾਂ ਕਰੇਗਾ, ਜਿਸ ਨਾਲ ਉਹ ਦੁਸ਼ਮਣਾਂ ਦੇ ਹੱਥ ਲੱਗ ਸਕੇ।’’<sup>12</sup> ਇਸ ਲਈ ਹਰ ਕੋਈ ਇਹ ਕਹਿਣ ਲੱਗਾ, ‘‘ਯਕੀਨਨ ਮੈਂ ਤਾਂ ਇਸ ਤਰ੍ਹਾਂ ਕਦੀ ਨਹੀਂ ਕਰਾਂਗਾ।’’

ਯੂਹੰਨਾ ਜੋ ਯਿਸੂ ਦੇ ਸੱਜੇ ਪਾਸੇ ਸੀ, ਪੁੱਛਣ ਲੱਗਾ, ‘‘ਪ੍ਰਭੂ ਜੀ ਉਹ ਕਿਹੜਾ ਹੈ?’’ (ਯੂਹੰਨਾ 13:23-25<sup>13</sup>)। ‘‘ਤਾਂ ਯਿਸੂ ਨੇ ਉੱਤਰ ਦਿੱਤਾ, ਜਿਹ ਦੇ ਲਈ ਮੈਂ ਬੁਰਕੀ ਤਰ ਕਰਾਂ ਅਤੇ ਉਹ ਨੂੰ ਦਿਆਂ ਉਹੋ ਹੈ।’’<sup>14</sup> ‘‘ਫੇਰ ਜਾਂ ਉਹ ਨੇ ਬੁਰਕੀ ਤਰ ਕਰ ਲਈ ਤਾਂ ਲੈ ਕੇ ਸਮਉਣ ਇਸਕਿਰਿਯੋਤੀ ਦੇ ਪੁੱਤਰ ਯਹੂਦਾ ਨੂੰ ਦੇ ਦਿੱਤੀ’’ (ਯੂਹੰਨਾ 13:26; ਵੇਖੋ ਮੱਤੀ 26:23)।

ਕੋਈ ਸੋਚੇਗਾ ਕਿ ਇਸ ਨਾਲ ਅਪਰਾਧੀ ਦੀ ਪਹਿਚਾਣ ਤਾਂ ਹੋ ਚੁੱਕੀ ਹੋਵੇਗੀ। ਪਰ ਸਭ ਚੇਲਿਆਂ ਤੇ ਇਹ ਸਪੱਸ਼ਟ ਨਹੀਂ ਹੋਇਆ ਸੀ (ਯੂਹੰਨਾ 13:28, 29)। ਯਹੂਦਾ ਨੂੰ ਪੂਰੀ ਇੱਜ਼ਤ ਦਿੱਤੀ ਜਾਂਦੀ

ਹੋਵੇਗੀ। ਯਹੁਦੀਆਂ ਤੋਂ ਇਕੱਲਾ ਚੇਲਾ ਹੋਣ ਦੇ ਕਾਰਣ, ਸ਼ਾਇਦ ਉਹ ਦੂਜੇ ਚੇਲਿਆਂ ਤੋਂ ਜ਼ਿਆਦਾ ਪਿੜ੍ਹਿਆ ਲਿਖਿਆ ਸੀ। ਉਸ ਨੂੰ ਉਨ੍ਹਾਂ ਦਾ ਖੜਾਨਚੀ ਚੁਣ ਕੇ ਇੱਜਤ ਬਖਸ਼ੀ ਗਈ ਸੀ (ਯੂਹੰਨਾ 13:29; ਯੂਹੰਨਾ 12:6 ਵੀ ਵੇਖੋ)। ਉਸ ਨੂੰ ਉਨ੍ਹਾਂ ਦੇ ਕੁੱਡ ਵੱਲੋਂ ਦਾਨ ਵੰਡਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ (ਯੂਹੰਨਾ 13:29)। ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਲੱਗਾ ਸੀ ਕਿ ਜੇ ਕੋਈ ਚੇਲਾ ਪ੍ਰਭੂ ਨਾਲ ਕਦੀ ਵਿਸ਼ਵਾਸਘਾਤ ਨਹੀਂ ਕਰੇਗਾ, ਤਾਂ ਉਹ ਯਹੂਦਾ ਹੀ ਹੈ।

ਜ਼ਿਆਦਾਤਰ ਚੇਲਿਆਂ ਨੂੰ ਯਿਸੂ ਦੀਆ ਗੱਲਾਂ ਅਤੇ ਕੰਮਾਂ ਦਾ ਮਹੱਤਵ ਸਮਝ ਨਹੀਂ ਆਇਆ, ਪਰ ਯਹੂਦਾ ਸਮਝ ਗਿਆ ਸੀ। ਫਿਰ ਵੀਂ ਕਪਟ ਨਾਲ ਭਰੇ ਉਸ ਨੇ ਦੂਜੇ ਚੇਲਿਆਂ ਵਾਗ ਪੁੱਛਿਆ, ‘‘ਸੁਆਮੀ ਜੀ, ਕੀ ਉਹ ਮੈਂ ਹਾਂ?’’ (ਮੱਤੀ 26:25), ਅਤੇ ਮਸੀਹ ਨੇ ਜਵਾਬ ਦਿੱਤਾ, ‘‘ਤੈਂ ਆਪੇ ਆਖ ਦਿੱਤਾ’’<sup>15</sup> (ਮੱਤੀ 26:25)। ਉਸ ਦੀ ਸਾਜ਼ਿਸ਼ ਦਾ ਇਸ ਤਰ੍ਹਾਂ ਪਤਾ ਚੱਲ ਜਾਣ ਨਾਲ ਯਹੂਦਾ ਨੂੰ ਅੰਦਰ ਤਕ ਹਿਲ ਜਾਣਾ ਚਾਹੀਦਾ ਸੀ; ਪਰ ਜੇ ਉਹ ਇਸ ਨਾਲ ਘਬਰਾਇਆ ਵੀ ਤਾਂ ਉਸ ਨੇ ਜਾਹਿਰ ਨਹੀਂ ਹੋਣ ਦਿੱਤਾ। ਜਿਵੇਂ ਚਿੱਕੜ ਹਵਾ ਲੱਗਣ ਨਾਲ ਸੁਕ ਕੇ ਆਕੜ ਜਾਂਦਾ ਹੈ, ਉਸੇ ਤਰ੍ਹਾਂ ਯਹੂਦਾ ਦਾ ਮਨ ਯਿਸੂ ਵੱਲੋਂ ਉਸ ਦੀ ਸਾਜ਼ਿਸ਼ ਨੂੰ ਸਾਹਮਣੇ ਲਿਆਉਣ ਤੇ ਹੋਰ ਕਠੋਰ ਹੋ ਗਿਆ (ਯੂਹੰਨਾ 13:27)<sup>16</sup>)।

ਮਸੀਹ ਨੇ ਯਹੂਦਾ ਨੂੰ ਕਿਹਾ, ‘‘ਜੋ ਤੂੰ ਕਰਨਾ ਹੈਂ ਸੋ ਛੇਤੀ ਕਰ!’’ (ਯੂਹੰਨਾ 13:27)। ਯਿਸੂ ਨੇ ਫੜਵਾਉਣ ਵਾਲੇ ਨੂੰ ਪਹਿਲਾਂ ਨਹੀਂ ਛੱਡਣਾ ਚਾਹਿਆ ਸੀ, ਕਿਉਂਕਿ ਉਸ ਨੇ ਉਸ ਰਾਤ ਬਹੁਤ ਕੰਮ ਕਰਨਾ ਸੀ। ਹੁਣ ਉਹ ਉਸ ਨੂੰ ਛੱਡ ਸਕਦਾ ਸੀ, ਕਿਉਂਕਿ ਉਹ ਜਾਣਦਾ ਸੀ ਕਿ ਕੀਤੇ ਜਾਣ ਵਾਲੇ ਕੰਮ ਦੇ ਲਈ ਹਾਲੇ ਕਾਢੀ ਸਮਾਂ ਹੈ। ‘‘ਤਾਂ ਉਹ [ਯਹੂਦਾ] ... ਝੱਟ ਬਾਹਰ ਨਿਕਲ ਗਿਆ,<sup>17</sup> ਅਤੇ ਉਹ ਰਾਤ ਦਾ ਵੇਲਾ ਸੀ’’<sup>18</sup> (ਯੂਹੰਨਾ 13:30)।<sup>19</sup>

ਕੁਝ ਲੋਕਾਂ ਨੇ ਯਹੂਦਾ ਦੇ ਵਿਸ਼ਵਾਸਘਾਤ ਦੇ ਕੰਮਾਂ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਹੈ,<sup>20</sup> ਪਰ ਮਸੀਹ ਨੇ ਕਿਹਾ, ‘‘... ਪਰ ਹਾਇ ਉਸ ਮਨੁੱਖ ਉੱਤੇ ਜਿਹ ਦੇ ਰਾਹੀਂ ਮਨੁੱਖ ਦਾ ਪੁੱਤਰ ਫੜਵਾਇਆ ਜਾਂਦਾ! ਉਸ ਮਨੁੱਖ ਦੇ ਲਈ ਭਲਾ ਹੁੰਦਾ ਜੇ ਉਹ ਨਿੱਜ ਜੰਮਦਾ’’ (ਮੱਤੀ 26:24; ਵੇਖੋ ਮਰਕੁਸ 14:21)। ਮੈਕਗਰਵੇ ਨੇ ਲਿਖਿਆ ਹੈ, ‘‘ਯਿਸੂ ਦੇ ਸ਼ਬਦ ਯਹੂਦਾ ਦਾ ਬਚਾਅ ਕਰਨ ਵਾਲਿਆਂ ਨੂੰ ਜਵਾਬ ਦਿੰਦੇ ਹਨ। ਜਦੋਂ ਨਿਆਂ ਕਰਨ ਵਾਲਾ ਹੀ ਦੋਸ਼ ਲਾਉਂਦੇ ਹੋਏ ਗੱਲ ਕਰੇ, ਤਾਂ ਦੋਸ਼ ਨੂੰ ਘੱਟ ਕਰਨ ਲਈ ਬਹਿਸ ਕਰਨ ਦੀ ਗੱਲ ਕੌਣ ਸੋਚ ਸਕਦਾ ਹੈ।’’<sup>21</sup>

**ਪਤਰਸ ਅਤੇ ਹੋਰ ਰਸੂਲਾਂ ਬਾਰੇ ਐਲਾਨ (ਮੱਤੀ 26:31-35;**

**ਮਰਕੁਸ 14:27-31; ਲੂਕਾ 22:31-38; ਯੂਹੰਨਾ 13:31-38)**

ਯਹੂਦਾ ਦੇ ਚਲੇ ਜਾਣ ਤੋਂ ਬਾਅਦ (ਯੂਹੰਨਾ 13:31),<sup>22</sup> ਯਿਸੂ ਦੂਜੇ ਚੇਲਿਆਂ ਵੱਲ ਮੁੜਿਆ। ਉਸ ਨੇ ਵਡਿਆਈ ਪਾਉਣ ਦੀ ਗੱਲ ਕੀਤਾ<sup>23</sup> (ਯੂਹੰਨਾ 13:31, 32), ਅਤੇ ਕਿਹਾ, ‘‘ਹੇ ਬਾਲਕੋ, ਹੁਣ ਥੋੜਾ ਚਿਰ ਮੈਂ ਤੁਹਾਡੇ ਨਾਲ ਹਾਂ’’ (ਯੂਹੰਨਾ 13:33)। ਉਸ ਨੇ ਬਹੁਤ ਸਾਰਾ ਕੰਮ ਕਰਨਾ ਸੀ ਅਤੇ ਸਮਾਂ ਬਹੁਤ ਥੋੜਾ ਸੀ!

ਉਸ ਨੇ ਪਹਿਲਾਂ ਕਰੇ ਗਏ ਸ਼ਬਦ ਦੁਹਰਾਏ (ਯੂਹੰਨਾ 13:33; ਵੇਖੋ ਯੂਹੰਨਾ 7:33, 34;<sup>24</sup> 8:21), ਅਤੇ ਕਿਹਾ, ‘‘ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇਕ ਦੂਏ ਨੂੰ ਪਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇਕ ਦੂਏ ਨੂੰ ਪਿਆਰ ਕਰੋ’’ (ਯੂਹੰਨਾ 13:34)। ‘‘ਇਕ ਨਵਾਂ ਹੁਕਮ’’ ਇਹ ਸਿਰਫ਼ ਇਸ ਲਈ ਨਹੀਂ ਸੀ ਕਿ ਇਹ ਦੂਜਿਆਂ ਨਾਲ ਪਿਆਰ ਕਰਨ ਦਾ ਹੁਕਮ ਸੀ, ਕਿਉਂਕਿ ਇਹ ਵਿਚਾਰ ਤਾਂ ਸਦੀਆਂ ਪੁਰਾਣਾ ਸੀ (ਵੇਖੋ ਲੇਵੀਆਂ ਦੀ ਪੋਥੀ 19:18), ਬਲਕਿ ਨਵਾਂ ਹੁਕਮ ਇਸ ਲਈ ਸੀ, ਕਿਉਂਕਿ ਯਿਸੂ ਨੇ ਕਿਹਾ ਕਿ ਇਹ ਅਸਿਹਾ ਪਿਆਰ ਹੋਣਾ ਸੀ

ਜੋ ਉਸ ਦਾ ਆਪਣੇ ਚੇਲਿਆਂ ਦੇ ਨਾਲ ਸੀ: “ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ!” ਉਸ ਨੇ ਅੱਗੇ ਕਿਹਾ, “ਜੇ ਤੁਸੀਂ ਆਪੇ ਵਿਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਗੇ ਭਈ ਤੁਸੀਂ ਮੇਰੇ ਚੇਲੇ ਹੋ” (ਯੂਹੰਨਾ 13:35)। ਕਿਸੇ ਨੇ ਕਿਹਾ ਹੈ ਕਿ ਲੋਕਾਂ ਨੂੰ ਇਸ ਗੱਲ ਦੀ ਪਰਵਾਹ ਨਹੀਂ ਹੁੰਦੀ ਕਿ ਤੁਹਾਨੂੰ ਕਿਨਾ ਗਿਆਨ ਹੈ, ਜਦ ਤਕ ਉਨ੍ਹਾਂ ਨੂੰ ਇਹ ਪਤਾ ਨਾ ਹੋਵੇ ਕਿ ਤੁਸੀਂ ਇਨ੍ਹਾਂ ਦੀ ਪਰਵਾਹ ਕਰਦੇ ਹੋ।

ਪਤਰਸ ਨੇ ‘ਹੁਣ ਥੋੜਾ ਚਿਰ ਮੈਂ ਤੁਹਾਡੇ ਨਾਲ ਹਾਂ’ (ਯੂਹੰਨਾ 13:33), ਸ਼ਬਦਾਂ ਨੂੰ ਲੈ ਕੇ ਪੁੱਛਿਆ, “ਪ੍ਰਭੂ ਜੀ ਤੂੰ ਕਿਥੇ ਜਾਂਦਾ ਹੈ?” (ਯੂਹੰਨਾ 13:36)। ਯਿਸੂ ਨੇ ਜਵਾਬ ਦਿੱਤਾ, “ਜਿੱਥੇ ਮੈਂ ਜਾਂਦਾ ਹਾਂ ਤੂੰ ਹੁਣ ਮੇਰੇ ਮਗਰ ਚੱਲ ਨਹੀਂ ਸਕਦਾ ਪਰ ਇਹ ਦੇ ਪਿੱਛੋਂ ਤੂੰ ਮੇਰੇ ਮਗਰ ਚੱਲੋਗਾ” (ਯੂਹੰਨਾ 13:36)। ਪਤਰਸ ਨੂੰ ਸਮਝ ਨਹੀਂ ਆਈ ਕਿ ਯਿਸੂ ਮਰਨ ਦੀ ਗੱਲ ਕਰ ਰਿਹਾ ਸੀ। ਇਸ ਚੇਲੇ ਨੇ ਪੁੱਛਿਆ, “ਪ੍ਰਭੂ ਜੀ ਮੈਂ ਹੁਣ ਤੇਰੇ ਮਗਰ ਕਿਉਂ ਨਹੀਂ ਚੱਲ ਸਕਦਾ? ਮੈਂ ਤੇਰੇ ਬਦਲੇ ਆਪਣੀ ਜਾਨ ਦੇ ਦਿਆਂਗਾ” (ਯੂਹੰਨਾ 13:37)।

ਪਤਰਸ ਨੂੰ ਜਵਾਬ ਦਿੰਦੇ ਹੋਏ ਮੈਂ ਯਿਸੂ ਦੇ ਸ਼ਬਦਾਂ ਵਿਚ ਕੋਮਲਤਾ ਦੀ ਕਲਪਨਾ ਕਰ ਸਕਦਾ ਹਾਂ? ‘ਹੋ ਸਮਉਣ, ਸਮਉਣ! ਵੇਖ, ਸੈਤਾਨ ਨੇ ਤੁਹਾਨੂੰ ਮੰਗਿਆ ਹੈ<sup>26</sup> ਭਈ ਕਣਕ ਦੀ ਤਰ੍ਹਾਂ ਤੁਹਾਨੂੰ ਫਟਕੇ’ (ਲੂਕਾ 22:31)। ਜਿਵੇਂ ਅੱਤਾਂ ਕੂੜਾ ਕਰਕਟ ਕੱਢਣ ਲਈ ਕਣਕ ਨੂੰ ਫਟਕਦੀਆਂ<sup>27</sup> ਹਨ; ਉਸੇ ਤਰ੍ਹਾਂ ਸੈਤਾਨ ਚੇਲਿਆਂ ਨੂੰ<sup>28</sup> ਉਨ੍ਹਾਂ ਵਿੱਚੋਂ ਕੂੜਾ ਕਰਕਟ ਕੱਢਣ ਅਤੇ ਉਨ੍ਹਾਂ ਕੋਲੋਂ ਫਾਇਦਾ ਚੁੱਕਣ ਲਈ ਉਨ੍ਹਾਂ ਨੂੰ ‘‘ਫਟਕ’’ ਰਿਹਾ ਸੀ। ਇਕ ਖੋਟ ਉਸ ਨੇ ਕੱਢ ਲਈ ਸੀ (ਯੂਹੰਨਾ 13:2, 27); ਉਸਨੂੰ ਹੋਰ ਚਾਹੀਦੀ ਸੀ।

ਸੈਤਾਨ ਨੇ ਖਾਸ ਤੌਰ ਤੇ ਸਮਉਣ ਪਤਰਸ ਤੇ ਨਿਸ਼ਾਨਾ ਸਾਧਿਆ ਹੋਵੇਗਾ, ਜੋ ਇਕ ਆਗੂ ਅਤੇ ਬੁਲਾਰਾ ਸੀ। ਇਹ ਜਾਣਦੇ ਹੋਏ ਕਿ ਯਿਸੂ ਨੇ ਪਤਰਸ ਨੂੰ ਕਿਹਾ, ‘‘ਮੈਂ ਤੇਰੇ ਲਈ ਬੇਨਤੀ ਕੀਤੀ ਹੈ ਜੋ ਤੇਰੀ ਨਿਹਚਾ ਜਾਂਦੀ ਨਾ ਰਹੇ ਅਰ ਜਾਂ ਤੂੰ ਮੁੜੋ<sup>29</sup> ਤਾਂ ਆਪਣਿਆਂ ਭਾਈਆਂ ਨੂੰ ਤਕੜੇ ਕਰੀ’’ (ਲੂਕਾ 22:32)। ਪਤਰਸ ਨੇ ਇਤਰਾਜ ਕੀਤਾ, ‘‘ਪ੍ਰਭੂ ਜੀ ਮੈਂ ਤੇਰੇ ਨਾਲ ਕੈਦ ਵਿਚ ਅਤੇ ਮਰਨ ਲਈ ਵੀ ਜਾਣ ਨੂੰ ਤਿਆਰ ਹਾਂ’’ (ਲੂਕਾ 22:33)। ਮਸੀਹ ਨੇ ਇਹ ਕਹਿੰਦੇ ਹੋਏ ਆਪਣਾ ਸਿਰ ਹਿਲਾਇਆ ਹੋਵੇਗਾ, ‘‘ਕੀ ਤੂੰ ਮੇਰੇ ਬਦਲੇ ਆਪਣੀ ਜਾਨ ਦੇ ਦੇਵੇਂਗਾ?’’ (ਯੂਹੰਨਾ 13:38)। ਉਸ ਨੇ ਦੁਖੀ ਹੋ ਕੇ ਕਿਹਾ, ‘‘ਪਤਰਸ ਮੈਂ ਤੈਨੂੰ ਆਖਦਾ ਹਾਂ ਕਿ ਅੱਜ ਕੁੱਕੜ ਬਾਂਗ ਨਾ ਦੇਵੇਗਾ ਜਦ ਤੀਕਰ ਤੂੰ ਤਿੰਨ ਵਾਰੀ ਮੁੱਕਰ ਕੇ ਨਾ ਕਰੋ ਭਈ ਮੈਂ ਉਹ ਨੂੰ ਨਹੀਂ ਜਾਣਦਾ’’ (ਲੂਕਾ 22:34)।<sup>30</sup>

ਪ੍ਰਭੂ ਦੂਜੇ ਦਸ ਚੇਲਿਆਂ ਵੱਲ ਮੁੱਦਿਆ: ‘‘ਅੱਜ ਰਾਤ ਤੁਸੀਂ ਸੱਭੇ ਮੇਰੇ ਕਾਰਨ ਠੋਕਰ ਖਾਵੋਗੇ ਕਿਉਂਕਿ ਇਹ ਲਿਖਿਆ ਹੈ ਕਿ ਜੋ ਮੈਂ ਅਯਾਲੀ ਨੂੰ ਮਾਰਾਂਗਾ ਅਤੇ ਇੱਜੜ ਦੀਆਂ ਭੇਡਾਂ ਖਿੱਲਰ ਜਾਣਗੀਆਂ’’ (ਮੱਤੀ 26:31; ਵੇਖੋ ਜ਼ਕਰਯਾਹ 13:7)। ਯਿਸੂ ਨੇ ਹੋਰ ਕਿਹਾ, ‘‘ਪਰ ਮੈਂ ਆਪਣੇ ਜੀ ਉੱਠਣ ਦੇ ਪਿੱਛੇ ਤੁਹਾਥੋਂ ਅੱਗੇ ਗਲੀਲ ਨੂੰ ਜਾਵਾਂਗਾ’’ (ਮੱਤੀ 26:32)। ਗਲੀਲ ਦੇ ਵਾਅਦੇ ਦਾ ਇਕ ਨੋਟ ਬਣਾ ਲਵੇ (ਵੇਖੋ ਮੱਤੀ 28: 7, 10, 16; ਯੂਹੰਨਾ 21:1)। ਆਪਣੇ ਜੀ ਉੱਠਣ ਤੋਂ ਬਾਅਦ ਯਿਸੂ ਨੇ ਖਿੱਲਰੇ ਹੋਏ ਇੱਜੜ ਨੂੰ ਇਕੱਠਾ ਕਰਨ ਵਾਲੇ ਅਯਾਲੀ ਵਾਂਗ ਗਲੀਲ ਵਿਚ ਆਪਣੇ ਚੇਲਿਆਂ ਨੂੰ ਇਕੱਠੇ ਕਰਨਾ ਸੀ।<sup>31</sup>

ਪਤਰਸ ਨੇ ਯਿਸੂ ਦੀਆਂ ਗੱਲਾਂ ਮੰਨਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਐਲਾਨ ਕੀਤਾ, ‘‘ਭਾਵੇਂ ਤੇਰੇ ਕਾਰਨ ਸੱਭੇ ਠੋਕਰ ਖਾਣ ਪਰ ਮੈਂ ਠੋਕਰ ਕਦੇ ਨਾ ਖਾਵਾਂਗਾ’’ (ਮੱਤੀ 26:33)। ਫਿਰ ਪ੍ਰਭੂ ਨੇ ਉਸ ਨੂੰ ਦੱਸਿਆ, ‘‘ਮੈਂ ਤੈਨੂੰ ਸਤ ਆਖਦਾ ਹਾਂ ਜੋ ਅੱਜ ਰਾਤ ਕੁੱਕੜ ਦੇ ਬਾਂਗ ਦੇਣ ਤੋਂ ਅੱਗੇ ਤਿੰਨ ਵਾਰੀ ਤੂੰ ਮੇਰਾ ਇਨਕਾਰ ਕਰੇਂਗਾ’’ (ਮੱਤੀ 26:34)। ‘‘ਪਰ ਉਹਨੇ ਵੱਡੇ ਹਠ ਨਾਲ ਕਿਹਾ, ਜੇ ਤੇਰੇ ਨਾਲ ਮੈਨੂੰ ਮਰਨਾ ਵੀ ਪਵੇ ਤਾਂ ਵੀ ਮੈਂ ਤੇਰਾ ਇਨਕਾਰ ਕਦੀ ਨਾ ਕਰਾਂਗਾ’’ (ਮਰਕੁਸ 14:31)। ‘‘ਸੱਭੇ (ਚੇਲੇ) ਇਸੇ ਤਰ੍ਹਾਂ ਬੋਲੋ’’ (ਮੱਤੀ 26:35)।

ਇਹ ਸਾਫ਼ ਹੈ ਕਿ ਚੇਲੇ ਆਉਣ ਵਾਲੇ ਮੁਸ਼ਕਿਲ ਸਮਿਆਂ ਲਈ ਤਿਆਰ ਨਹੀਂ ਸਨ<sup>32</sup> ਜਿਸੂ ਨੇ ਫਿਰ ਤੋਂ ਯਸਾਯਾਹ 53: 12 ਤੋਂ ਹਵਾਲਾ ਦਿੰਦੇ ਹੋਏ (ਲੂਕਾ 22: 37) ਇਸ ਗੱਲ ਦੀ ਤਸਦੀਕ ਕੀਤੀ ਕਿ ਉਹ ਮਰੇਗਾ। ਉਸ ਨੇ ਆਪਣੇ ਚੇਲਿਆਂ ਨੂੰ ਚੇਤਾਵਨੀ ਦਿੱਤੀ ਕਿ ਭਵਿੱਖ ਵਿਚ ਉਹ ਉਸ ਤਰ੍ਹਾਂ ਕਬੂਲ ਕੀਤੇ ਜਾਣ ਦੀ ਉਮੀਦ ਨਹੀਂ ਪਾਉਣਗੇ, ਜਿਵੇਂ ਉਨ੍ਹਾਂ ਨੂੰ ਪਹਿਲਾਂ ਭੇਜੇ ਜਾਣ ਤੇ ਕਬੂਲ ਕੀਤਾ ਗਿਆ ਸੀ (ਲੂਕਾ 22: 35, 36; ਵੇਖੋ ਮੱਤੀ 10; ਲੂਕਾ 10: 1-16)।

ਉਨ੍ਹਾਂ ਨੂੰ ਭਵਿੱਖ ਲਈ ਤਿਆਰ ਹੋਣ ਦੀ ਸਲਾਹ ਦਿੰਦੇ ਹੋਏ, ਉਸ ਨੇ ਤਲਵਾਰ ਖਰੀਦਣ ਨੂੰ ਕਿਹਾ (ਲੂਕਾ 22: 36)। ਚੇਲਿਆਂ ਨੂੰ ਲੱਗਾ ਕਿ ਉਹ ਅਸਲੀ ਤਲਵਾਰਾਂ ਦੀ ਗੱਲ ਕਰ ਰਿਹਾ ਹੈ ਅਤੇ ਉਹ ਕਹਿਣ ਲੱਗੇ ਕਿ ਸਾਡੇ ਕੋਲ ਪਹਿਲਾਂ ਹੀ ਦੇ ਹਨ; ਜਿਸੂ ਨੇ ਕਿਹਾ ਏਹ ਕਾਫ਼ੀ ਹੋਣਗੀਆਂ (ਲੂਕਾ 22: 38)। ਬਾਰਾਂ ਲੋਕਾਂ ਨੂੰ ਮੁਕਾਬਲਾ ਕਰਨ ਲਈ ਦੋ ਤਲਵਾਰਾਂ ਕਾਫ਼ੀ ਨਹੀਂ ਹੋਣੀਆਂ ਸਨ, ਇਸ ਲਈ ਉਨ੍ਹਾਂ ਨੂੰ ਇਸ ਗੱਲ ਦਾ ਇਸ਼ਾਰਾ ਮਿਲ ਜਾਣਾ ਚਾਹੀਦਾ ਸੀ ਕਿ ਮਸੀਹ ਦੇ ਕਹਿਣ ਦਾ ਅਰਥ ਕੀ ਸੀ<sup>33</sup> ਪਰ ਉਹ ਉਸ ਦੀਆਂ ਗੱਲਾਂ ਸਮਝ ਨਾ ਸਕੇ (ਵੇਖੋ ਲੂਕਾ 22: 49-51) ਉਵੇਂ ਹੀ ਜਿਵੇਂ ਉਹ ਇਹ ਨਹੀਂ ਸਮਝ ਸਕੇ ਕਿ ਉਸ ਨੇ ਆਪਣੀ ਆਉਣ ਵਾਲੀ ਮੌਤ ਬਾਰੇ ਕਿਹਾ ਸੀ।

### ਇਕ ਸ਼ਾਨਦਾਰ ਇੰਤਜ਼ਾਮ (ਮੱਤੀ 26:26-29;

**ਮਰਕੁਸ 14:22-25; ਲੂਕਾ 22:19, 20; 1 ਕੁਰਿੰਧੀਆਂ 11:23-26)**

ਪਸਾਹ ਦਾ ਪਰਥ ਨੇੜੇ ਆਉਣ ਤੇ,<sup>34</sup> ਜਿਸੂ ਨੇ ਸਦਾ ਲਈ ਯਾਦ ਰੱਖੇ ਜਾਣ ਵਾਲੇ ਪ੍ਰਭੂ ਭੋਜ ਦੀ ਸਥਾਪਨਾ ਕੀਤੀ<sup>35</sup> ‘ਜਦੋਂ ਉਹ ਖਾ ਰਹੇ ਸਨ, ਤਾਂ ਜਿਸੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ’ (ਮੱਤੀ 26: 26; ਵੇਖੋ ਮਰਕੁਸ 14: 22; ਲੂਕਾ 22: 19), ਜੋ ਪਸਾਹ ਦੇ ਦੌਰਾਨ ਵਰਤੀ ਜਾਣ ਵਾਲੀ ਅਸਥੀਰੀ ਰੋਟੀ ਸੀ। ‘ਅਤੇ ਸੁਕਰ ਕਰਕੇ ਤੋੜੀ ਅਤੇ ਕਿਹਾ, ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਹੈ। ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ’ (1 ਕੁਰਿੰਧੀਆਂ 11: 24)।

‘ਇਹ ਮੇਰਾ ਸਰੀਰ’ ਕਹਿੰਦੇ ਹੋਏ ਅਲੰਕਾਰਿਕ ਭਾਸ਼ਾ ਦੀ ਵਰਤੋਂ ਕਰ ਰਿਹਾ ਸੀ,<sup>36</sup> ਇਹ ਉਹੀ ਭਾਸ਼ਾ ਹੈ ਜਿਸ ਦਾ ਕੋਈ ਆਪਣੇ ਬੱਚਿਆਂ ਦੀ ਤਸਵੀਰ ਵਿਖਾਉਂਦੇ ਹੋਏ ਕਹੇ, ‘ਇਹ ਮੇਰੇ ਦੋਹਤਰੇ-ਪੋਤਰੇ ਹਨ।’ ਮਸੀਹ ਕਹਿ ਰਿਹਾ ਸੀ ਕਿ ਰੋਟੀ ਉਸ ਦੇ ਸਰੀਰ ਦਾ ਪ੍ਰਤੀਕ ਸੀ, ਜੋ ਛੇਤੀ ਹੀ ਰੋਮੀ ਸਲੀਬ ਤੇ ਚੜ੍ਹਾਇਆ ਜਾਣ ਵਾਲਾ ਸੀ।

‘ਇਸੇ ਤਰ੍ਹਾਂ ਉਸ ਨੇ ਭੋਜਨ ਖਾਣ ਦੇ ਪਿੱਛੋਂ ਪਿਆਲਾ<sup>37</sup> ਵੀ ਲਿਆ’ (1 ਕੁਰਿੰਧੀਆਂ 11: 25)। ਇਹ ਪਿਆਲਾ ‘ਦਾਖ ਦੇ ਰਸ’ ਨਾਲ ਭਰਿਆ ਹੋਇਆ ਸੀ (ਮੱਤੀ 26: 29)। ‘ਫੇਰ ਉਹ ਨੇ ... ਸੁਕਰ ਕੀਤਾ ਅਤੇ ਉਨ੍ਹਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਸ ਵਿੱਚੋਂ ਪੀਓ।’<sup>38</sup> ਜੋ ਨੇਮ ਦਾ ਇਹ ਮੇਰਾ ਉਹ ਲਹੁ ਹੈ<sup>39</sup> ਜਿਹੜਾ ਬਹੁਤਿਆਂ ਦੀ ਖਾਤਰ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਂਦਾ ਹੈ। (ਮੱਤੀ 26: 27, 28; ਵੇਖੋ ਮਰਕੁਸ 14: 24; ਲੂਕਾ 22: 20)। ਇਹ ਕਹਿ ਕੇ, ਜਿਸੂ ਨੇ ਪਰਗਟ ਕੀਤਾ ਕਿ ਉਸ ਦੀ ਮੌਤ ਦਾ ਮੁਖ ਮਕਸਦ ਉਸ ਦੀ ਮਰਜ਼ੀ ਪੂਰੀ ਕਰਨ ਵਾਲਿਆਂ ਦੇ ਪਾਪਾਂ ਦੀ ਮਾਫ਼ੀ ਸੁਰੱਖਿਅਤ ਕਰਨਾ ਸੀ (ਵੇਖੋ 1 ਕੁਰਿੰਧੀਆਂ 15: 3; ਅਫਸੀਆਂ 1: 7)।

ਉਸ ਨੇ ਗਿਆਰਾਂ ਨੂੰ ਹਦਾਇਤ ਦਿੱਤੀ, ‘... ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ’ (1 ਕੁਰਿੰਧੀਆਂ 11: 25)। ਫਿਰ ਉਸ ਨੇ ਅੱਗੇ ਕਿਹਾ, ‘ਮੈਂ ਇਸ ਅੰਗੂਰ ਦੇ ਰਸ ਨੂੰ ਕਦੇ ਨਾ ਪੀਵਾਂਗਾ ਜਿਸ ਦਿਨ ਤੀਕਰ ਤੁਹਾਡੇ ਨਾਲ ਆਪਣੇ ਪਿਤਾ ਦੇ ਰਾਜ ਵਿਚ ਉਹ ਨਵਾਂ ਨਾ ਪੀਵਾਂ’ (ਮੱਤੀ 26: 29)। ਜਿਵੇਂ ਕਿ ਪਹਿਲਾਂ ਹੀ ਕਿਹਾ ਗਿਆ ਸੀ, ਰਾਜ ਦਾ ਸੰਸਾਰਿਕ ਰੂਪ ਕਲੀਸੀਆ ਹੀ ਹੈ। ਕਲੀਸੀਆ ਜਦੋਂ ਵੀ ਪ੍ਰਭੂ ਭੋਜ ਵਿਚ ਹਿੱਸਾ ਲੈਣ ਲਈ ਇਕੱਠੀ ਹੁੰਦੀ ਹੈ, ਇਹ ਮਸੀਹ ਦੇ ਨਾਲ ਸੰਗਤੀ ਕਰਦੀ ਹੈ ਪੇਲੁਸ ਨੇ ਲਿਖਿਆ ਹੈ, ‘ਉਹ ਬਰਕਤ ਦਾ ਪਿਆਲਾ ਜਿਹ ਦੇ ਉੱਤੇ ਅਸੀਂ

ਬਰਕਤ ਮੰਗਦੇ ਹਾਂ ਕੀ ਉਹ ਮਸੀਹ ਦੇ ਲਹੂ ਦੀ ਸਾਂਝ ਨਹੀਂ? ਉਹ ਰੋਟੀ ਜਿਹ ਨੂੰ ਅਸੀਂ ਤੋੜਦੇ ਹਾਂ ਕੀ ਉਹ ਮਸੀਹ ਦੇ ਸਰੀਰ ਦੀ ਸਾਂਝ ਨਹੀਂ?’’ (1 ਕੁਰਿੰਥੀਆਂ 10: 16, 17)।

ਮਸੀਹ ਦੀ ਮਰਜ਼ੀ ਸੀ ਕਿ ਪ੍ਰਭੂ ਭੋਜ ਉਸ ਦੇ ਵਾਪਸ ਆਉਣ ਤਕ ਸਦਾ ਉਸ ਦੀ ਯਾਦਗੀ ਦੇ ਤੌਰ ਤੇ ਮਨਾਇਆ ਜਾਂਦਾ ਰਹੇ (1 ਕੁਰਿੰਥੀਆਂ 11:26)। ਮੁੱਢਲੀ ਕਲੀਸੀਆ ਹਰ ਹਫ਼ਤੇ ਦੇ ਪਹਿਲੇ ਦਿਨ ਇਸ ਯਾਦਗਾਰੀ ਭੋਜ ਵਿਚ ਭਾਗ ਲੈਂਦੀ ਸੀ, <sup>40</sup> ਅਤੇ ਅੱਜ ਦੇ ਦਿਨ ਤਕ ਲੈਂਦੀ ਹੈ।

## ਸਾਰ

ਅਸੀਂ ‘‘ਕਦੀ ਨਾ ਭੁਲਾਈ ਜਾਣ ਵਾਲੀ ਰਾਤ’’ ਦੇ ਪਹਿਲੇ ਕੁਝ ਘੰਟਿਆਂ ਨੂੰ ਵੇਖਿਆ ਹੈ<sup>41</sup> ਅਗਲੇ ਪਾਠ ਵਿਚ ਅਸੀਂ ਯੂਹੰਨਾ 14–16 ਵਿਚ ਯਿਸੂ ਦੇ ਵਿਦਾਈ ਸੰਦੇਸ਼ ਅਤੇ ਯੂਹੰਨਾ 17 ਵਿਚ ਉਸ ਦੀ ਸਿਫ਼ਾਰਸ਼ੀ ਦੁਆਂ ਦਾ ਅਧਿਐਨ ਕਰਦੇ ਹੋਏ ਉਸ ਯਾਦਗਾਰੀ ਸ਼ਾਮ ਤੇ ਵਿਚਾਰ ਜਾਰੀ ਰੱਖਾਂਗੇ। ਮੈਨੂੰ ਆਸ ਹੈ ਕਿ ਇਸ ਅਧਿਐਨ ਤੋਂ ਤੁਹਾਨੂੰ ਆਪਣੀ ਜ਼ਿੰਦਗੀ ਵਿਚ ‘‘ਕਦੀ ਨਾ ਭੁਲਾਇਆ ਜਾਣ ਵਾਲਾ ਦਿਨ’’ ਦੱਸਣ ਵਿਚ ਮਦਦ ਮਿਲੀ ਹੈ।

---

### ਟਿੱਪਣੀਆਂ

<sup>1</sup>ਇਥੋਂ 1 ਕੁਰਿੰਥੀਆਂ 11:23–26 ਸ਼ਾਮਿਲ ਹੈ ਕਿਉਂਕਿ ਇਹ ਯਿਸੂ ਦੇ ਪ੍ਰਭੂ ਭੋਜ ਸਥਾਪਤ ਕਰਨ ਦਾ ਪੂਰਣ ਵੇਰਵਾ ਹੈ। 1 ਕੁਰਿੰਥੀਆਂ 11:23–26 ਸੰਭਵ ਤੌਰ ਤੇ ਇਸ ਘਰਨਾ ਤੇ ਖੁਦਾ ਦੀ ਪ੍ਰੇਰਣਾ ਨਾਲ ਲਿਖਿਆ ਸਭ ਤੋਂ ਪੁਰਾਣਾ ਵੇਰਵਾ ਹੈ। 1 ਕੁਰਿੰਥੀਆਂ 50 ਦੇ ਦਹਾਕੇ ਵਿਚ ਲਿਖਿਆ ਗਿਆ, ਜਦਕਿ ਇੰਜੀਲ ਦੇ ਸਹਿਦਰਸੀ ਵਿਰਤਾਂਤ ਸੰਭਵ ਤੌਰ ਤੇ 60 ਦੇ ਦਹਾਕੇ ਵਿਚ ਲਿਖੇ ਗਏ। <sup>2</sup>ਇੰਜੀਲ ਦੇ ਵਿਰਤਾਂਤ ਦੀ ਤੁਲਨਾ ਕਰੋ ਤਾਂ ਤੁਸੀਂ ਪਾਓਗੇ ਕਿ ਉਨ੍ਹਾਂ ਵਿਚ ਘਰਨਾਵਾਂ ਦੀ ਤਰਤੀਬ ਵਿਚ ਕਾਫ਼ੀ ਭਿੰਨਤਾ ਹੈ। ਜਿਵੇਂ ਕਿ ਪਹਿਲਾਂ ਕਈ ਵਾਰ ਕਿਹਾ ਗਿਆ ਹੈ, ਘਰਨਾ ਦੀ ਤਰਤੀਬ ਨੂੰ ਇਨ੍ਹਾਂ ਲੇਖਕਾਂ ਨੇ ਬਹੁਤੀ ਪਹਿਲ ਨਹੀਂ ਦਿੱਤੀ, ਕਿਉਂਕਿ ਘਰਨਾ ਦਾ ਤਰਤੀਬਧਾਂ ਲਿਖਿਆ ਜਾਣਾ ਖਾਸ ਨਹੀਂ ਸੀ। <sup>3</sup>ਕੁਝ ਸੰਭਾਵਿਤ ਫਰਕਾਂ ਨੂੰ ਅਸੀਂ ਟਿੱਪਣੀਆਂ ਵਿਚ ਵੇਖਾਂਗੇ। <sup>4</sup>ਮਸੀਹ ਦੀ ਜ਼ਿੰਦਗੀ, 2 ਕਿਤਾਬ ਵਿਚ ‘‘ਪ੍ਰੇਮ, ਅੱਖਰੂ ਅਤੇ ਮਾਫ਼ੀ’’ ਤੇ ਪਾਠ ਵੇਖੋ। <sup>5</sup>ਯਿਸੂ ਵੱਲੋਂ ਯਹੂਦਾ ਦੇ ਪੈਰ ਧੋਣ ਵੇਲੇ ਉਨ੍ਹਾਂ ਚੇਲਿਆਂ ਨੂੰ ਜਿਨ੍ਹਾਂ ਨੂੰ ਯਹੂਦਾ ਤੇ ਸ਼ੱਕ ਨਹੀਂ ਸੀ, ਇਹ ਸਬਕ ਨਹੀਂ ਲੋਗੀਆ ਹੋਵੇਗਾ ਪਰ ਅੱਜ ਅਸੀਂ ਸਮਝ ਸਕਦੇ ਹਾਂ। <sup>6</sup>ਜੇ. ਡਬਲਯੂ. ਮੈਕਗਰਵੇ ਐਂਡ ਫਿਲਿਪ ਵਾਈ. ਪੈਂਡਲਟਨ, ਦ ਫੌਰਫੌਲਤ ਗੌਸਪਲ ਆਰ ਦੇ ਹਾਰਮਨੀ ਆਫ ਦ ਫੌਰ ਗੌਸਪਲਜ਼ (ਸਿੰਸਿਨਾਟੀ: ਸਟੈਂਡਰਡ ਪਬਲਿਸ਼ਿੰਗ ਕੰ., 1914), 650. <sup>7</sup>ਜੱਜ ਫੈਂਕਲਿਨ ਕਾਰਟਰ, ਏ ਲੈਮੈਨ-ਜ਼ ਹਾਰਮਨੀ ਆਫ ਦ ਗੌਸਪਲਜ਼ (ਨੈਸ਼ਵਿਲੇ: ਬ੍ਰੈਡਮੈਨ ਪ੍ਰੈਸ, 1961), 285–86. ਕਾਰਟਰ ਨੇ ਇਹ ਨਿਚੋਡ ਕੱਢਣ ਲਈ ਕਿ ਪੈਰ ਧੋਣਾ ਕਦੀ ਵੀ ‘‘ਕਲੀਸੀਆ ਦੀ ਰੀਤ’’ ਨਹੀਂ ਸੀ, ਇਹ ਤਿੰਨ ਕਾਰਣ ਦਿੱਤੇ। ਉਸ ਨੇ ਐਲਬਰਟ ਹੈਨਰੀ ਨਿਊਮੈਨ, ਏ ਮੈਨੂਅਲ ਆਫ ਚਰਚ ਹਿਸਟਰੀ (ਫਿਲਾਡੈਲੀਫੀਆ: ਅਮੈਰੀਕਨ ਬੈਪਟਿਸਟ ਪਬਲੀਕੇਸ਼ਨ ਸੋਸਾਇਟੀ, 1904), 1: 140 ਦਾ ਜ਼ਿਕਰ ਕੀਤਾ। <sup>8</sup>ਐਚ. ਆਈ. ਹੋਸਟਰ, ਦ ਹਾਰਟ ਆਫ ਦ ਨਿਊ ਟੈਸਟਾਮੈਂਟ (ਲਿਬਰਟੀ, ਮਿਜ਼ੋਰੀ: ਕਵਾਲਿਟੀ ਪ੍ਰੈਸ, 1963), 197. <sup>9</sup>ਇਸ ਦੇ ਕਈ ਸੰਕੇਤ ਨਵੇਂ ਨੇਮ ਵਿਚ ਦਿੱਤੇ ਗਏ ਹਨ। ਉਦਾਹਰਣ ਲਈ, ਵੇਖੋ ਪ੍ਰਕਾਸ਼ ਦੀ ਪੋਖੀ 3:20. <sup>10</sup>ਕਾਰਟਰ, 287–88.

<sup>11</sup>ਮੂਲ ਲਿਖਤ ਦਾ ਅਨੁਵਾਦ ਹੋ ਸਕਦਾ ਹੈ, ‘‘ਹੇ ਪ੍ਰਭੂ, ਕੀ ਉਹ ਮੈਂ ਹਾਂ?’’ ਪਰ ਯੂਨਾਨੀ ਵਿਚ ਸਵਾਲ ਦੇ ਰੂਪ ਤੋਂ ਨਕਾਰਾਤਮਕ ਜਵਾਬ ਦਾ ਸੰਕੇਤ ਮਿਲਦਾ ਹੈ। NASB ਵਿਚ ਹੈ ‘‘ਯਕੀਨਨ ਹੀ, ਪ੍ਰਭੂ ਮੈਂ ਉਹ ਨਹੀਂ ਹਾਂ।’’ <sup>12</sup>ਕਾਰਟਰ, 288. <sup>13</sup>ਬਹੁਤੇ ਲੇਖਕਾਂ ਦਾ ਮੰਨਣਾ ਹੈ ਕਿ ‘‘ਜਿਸ ਨਾਲ ਯਿਸੂ ਹਿੱਤ ਕਰਦਾ ਸੀ’’

ਯੂਹੰਨਾ ਨੇ ਆਪਣੇ ਲਈ ਲਿਖਿਆ।<sup>14</sup> ਮੈਕਗਰਵੇ ਮੁਤਾਬਿਕ, ਬੁਰਕੀ ਡੇਬ ਕੇ ਮਹਿਮਾਨ ਨੂੰ ਦੇਣਾ ਆਦਰ ਦਾ ਸੂਚਕ ਮੰਨਿਆ ਜਾਂਦਾ ਸੀ (ਮੈਕਗਰਵੇ ਐਂਡ ਪੈਂਡਲਟਨ, 653)।<sup>15</sup> ‘ਤੈਂ ਸਤ ਆਖ ਦਿੱਤਾ’ ਹਾਂ ਵਿਚ ਹਾਂ ਮਿਲਾਉਣ ਲਈ ਜ਼ੋਰ ਦੇਣ ਦਾ ਢੰਗ ਸੀ (ਵੇਖੋ ਮੱਤੀ 26:64)। ਜਿੱਥੋਂ ਮੈਂ ਰਹਿੰਦਾ ਹਾਂ ਉੱਥੋਂ ਅਸੀਂ ਇਸ ਤਰ੍ਹਾਂ ਕਹਿੰਦੇ ਹਾਂ, ‘ਤੁਸੀਂ ਹੀ ਕਹਿ ਰਹੇ ਹੋ! ’<sup>16</sup> ਇਹ ਪਹਿਲਾਂ ਕਿਹਾ ਗਿਆ ਸੀ ਕਿ ‘ਸੈਤਾਨ ਯਹੁਦਾ ਵਿਚ ਸਮਾਇਆ’ ਉਸ ਨੂੰ ਸਭਾ ਕੋਲ ਜਾਣ ਲਈ ਉਕਸਾਇਆ (ਲੁਕਾ 22:3, 4)। ਇਹ ਕਿਹਾ ਗਿਆ ਹੈ ਕਿ ਸੈਤਾਨ ਫਿਰ ਉਸ ‘ਵਿਚ ਸਮਾਇਆ’ ਇਹ ਸੰਭਵ ਹੈ ਕਿ ਯਹੁਦਾ ਦਾ ਮਨ ਕੁਝ ਸਮੇਂ ਲਈ ਯਿਸੂ ਦੀਆਂ ਗੱਲਾਂ ਅਤੇ ਕੰਮਾਂ ਨਾਲ ਪਿਘਲ ਗਿਆ ਹੋਵੇ, ਪਰ ਫਿਰ ਉਸ ਨੇ ਦੁਬਾਰਾ ਸੈਤਾਨ ਦੀ ਗੱਲ ਮੰਨ ਲਈ।<sup>17</sup> ਕੁਝ ਲੋਕਾਂ ਦਾ ਅਨੁਮਾਨ ਹੈ ਕਿ ਉਹ ‘ਪਰਬ ਲਈ’ ਸਮਾਨ ਖਰੀਦਣ ਗਿਆ ਸੀ (ਯੂਹੰਨਾ 13:29)। ਇਕ ਦਿਨ ਦੇ ਪਸਾਰ ਦੇ ਪਰਬ ਤੋਂ ਬਾਅਦ ਹਫਤਾ ਭਰ ਚੱਲਣ ਵਾਲਾ ਅਖਮੀਰੀ ਰੋਟੀ ਦਾ ਪਰਬ ਸੀ। ਸਾਇਦ ਉਦ੍ਧੁਕ ਨੇ ਸੋਚਿਆ ਕਿ ਯਹੁਦਾ ਅਗਲੇ ਪਰਬ ਲਈ ਤਿਆਰੀ ਕਰ ਰਿਹਾ ਹੈ।<sup>18</sup> ‘ਹਾਲਾਂਕਿ ਇਹ ਵਾਕ ਪੜ੍ਹਨ ਤੋਂ ਲੱਗਦਾ ਹੈ ਕਿ ਇਹ ਸਿਰਫ ਦਿਨ ਦੇ ਸਮੇਂ ਬਾਰੇ ਹੈ, ਪਰ ਲਗਭਗ ਸਾਰੇ ਟੀਕਾਕਾਰ ਇਸ ਦੇ ਭਿਆਨਕ ਬਲ ਨੂੰ ਮਹਿਸੂਸ ਕਰਦੇ ਹਨ। ... [ਹੈਨਰੀ] ਐਲਫੋਰਡ ਕਹਿੰਦਾ ਹੈ, ‘ਮੈਂ [ਵੈਡਰਿਕ ਬੀ.] ਮੇਅਰ ਨਾਲ ਮਹਿਸੂਸ ਕਰਦਾ ਹਾਂ ਕਿ ਇਹ ਸ਼ਬਦ ਕਿ ‘ਰਾਤ ਦਾ ਸਮਾਂ ਸੀ’ ਡਰਾਉਣ ਵਾਲਾ ਹੈ’ ’ (ਮੈਕਗਰਵੇ ਐਂਡ ਪੈਂਡਲਟਨ, 654)।<sup>19</sup> ਲੁਕਾ ਦੇ ਵਿਰਤਾਂ ਤੋਂ ਸੰਕੇਤ ਮਿਲਦਾ ਹੈ ਕਿ ਯਹੁਦਾ ਤੇ ਪ੍ਰਭੂ ਭੋਜ ਦੀ ਸਥਾਪਨਾ ਤੋਂ ਬਾਅਦ ਦੋਸ਼ ਲਾਇਆ ਗਿਆ ਸੀ (ਲੁਕਾ 22:19–23), ਜਦਕਿ ਮੱਤੀ ਅਤੇ ਮਰਕੁਸ ਉਸ ਯਾਦਗੀਰੀ ਦੀ ਸਥਾਪਨਾ ਤੋਂ ਪਹਿਲਾਂ ਉਸ ਦੋਸ਼ ਨੂੰ ਲਿਖਦੇ ਹਨ (ਮੱਤੀ 26:25, 26; ਮਰਕੁਸ 14:21, 22)। ਸਾਡੇ ਅਧਿਐਨ ਵਿਚ, ਮੱਤੀ ਅਤੇ ਮਰਕੁਸ ਦੇ ਕਾਲ੍ਕ੍ਰਮ ਵਿਚ ਅੱਗੇ ਇਹ ਦਾਅਵਾ ਹੈ ਕਿ ਯਹੁਦਾ ਯਿਸੂ ਵੱਲੋਂ ਉਸ ਦੇ ਬਾਰੇ ਦੱਸਣ ਤੋਂ ਬੋੜੀ ਦੇਰ ਬਾਅਦ ਗਿਆ।<sup>20</sup> ਇਸ ਕਿਤਾਬ ਵਿਚ ਪਹਿਲਾਂ ਆਇਆ ਪਾਠ ‘ਤਿਆਰ ਹੋਣਾ’ ਵੇਖੋ।

<sup>21</sup> ਮੈਕਗਰਵੇ ਐਂਡ ਪੈਂਡਲਟਨ, 653. <sup>22</sup> ਇਹ ਸਾਫ਼ ਨਹੀਂ ਹੈ ਕਿ ਯਿਸੂ ਨੇ ਕਦੋਂ ਨਬੂਵਤ ਕੀਤੀ ਕਿ ਪਤਰਸ ਉਸਦਾ ਇਨਕਾਰ ਕਰੇਗਾ। ਲੁਕਾ ਅਤੇ ਯੂਹੰਨਾ ਨੇ ਇਸ ਨਬੂਵਤ ਨੂੰ (ਲੁਕਾ 22:34; ਯੂਹੰਨਾ 13:38) ਯਿਸੂ ਅਤੇ ਦੂਜਿਆਂ ਦੇ ਉੱਪਰਲੇ ਕਮਰੇ ਵਿਚ ਜਾਣ ਤੋਂ ਪਹਿਲਾਂ ਲਿਖਿਆ ਹੈ (ਲੁਕਾ 22:39; ਯੂਹੰਨਾ 14:31)। ਮੱਤੀ ਅਤੇ ਮਰਕੁਸ ਮੁਤਾਬਿਕ, ਇਹ ਕਮਰੇ ਵਿੱਚੋਂ ਉਨ੍ਹਾਂ ਦੇ ਜਾਣ ਤੋਂ ਬਾਅਦ ਹੋਈ (ਮੱਤੀ 26:30–34; ਮਰਕੁਸ 14:26–30)। ਮੈਂ ‘‘ਕਿਸੇ ਸਮੇਂ’’ ਰੱਖਿਆ। ਹੋ ਸਕਦਾ ਹੈ ਕਿ ਇਹ ਨਬੂਵਤ ਜ਼ੋਰ ਦੇਣ ਲਈ ਦੋ ਵਾਰ ਕੀਤੀ ਗਈ ਹੋਵੇ, ਇਕ ਵਾਰ ਕਮਰੇ ਵਿੱਚੋਂ ਨਿਕਲਣ ਤੋਂ ਪਹਿਲਾਂ ਅਤੇ ਇਕ ਵਾਰ ਉਸ ਦੇ ਬਾਅਦ। ਜੇ ਇਸ ਤਰ੍ਹਾਂ ਹੋਇਆ ਵੀ ਤਾਂ ਇੱਕੋ ਜਿਹੀਆਂ ਨਬੂਵਤਾਂ ਦਾ ਇੱਕੋ ਸਮੇਂ ਵਿਚ ਅਧਿਐਨ ਕੀਤਾ ਜਾ ਸਕਦਾ ਹੈ।<sup>23</sup> ਇਹ ਉਸ ਦੀ ਮੌਤ, ਦਫ਼ਨਾਏ ਜਾਣ ਅਤੇ ਜੀ ਉੱਠਣ ਦਾ ਅਲੰਕਾਰਿਕ ਹਵਾਲਾ ਸੀ (ਵੇਖੋ ਯੂਹੰਨਾ 7:39; 12:16, 23, 28)।<sup>24</sup> ਜਿੱਥੋਂ ਤਕ ਅਸੀਂ ਜਾਣਦੇ ਹਾਂ, ਯਿਸੂ ਨੇ ਸਿਰਫ ਇੱਥੇ ਹੀ ਲਗਾਅ ਦੇ ਇਸ ਸ਼ਬਦ ਦੀ ਵਰਤੋਂ ਕੀਤੀ। ਇਹ ਯੂਹੰਨਾ ਦਾ ਪਸੰਦੀਦਾ ਬਣ ਗਿਆ (1 ਯੂਹੰਨਾ 2:1, 12, 28; 3:7, 18; 4:4; 5:21)।<sup>25</sup> ਯੂਹੰਨਾ 7:33, 34 ਤੇ ਹੋਰ ਟਿੱਪਣੀਆਂ ਲਈ ਮਸੀਹ ਦੀ ਜਿੰਦਗੀ, 4 ਕਿਤਾਬ ਵਿਚ ‘‘ਯਰੂਸਾਲਮ ਨੂੰ ਜਾਣਾ’’ ਪਾਠ ਵੇਖੋ।<sup>26</sup> ਬਾਈਬਲ ਮੁਤਾਬਿਕ, ਸੈਤਾਨ ਨੂੰ ਸੀਮੀਤ ਕੀਤਾ ਗਿਆ ਹੈ ਅਤੇ ਉਹ ਸਿਰਫ ਉਹੀ ਕਰ ਸਕਦਾ ਹੈ ਜਿਸ ਦੀ ਕੁਦਾ ਇਜਾਜ਼ਤ ਦੇਵੇ (ਵੇਖੋ ਅੱਖੂਬ 1 ਅਤੇ 2)। ਇਹ ‘‘ਮਾਸ ਭਰਿਆ’’ ਵਿਸ਼ਾ ਹੈ (ਇਬਰਾਨੀਆਂ 5:12–14); ਇਸ ਦੀ ਚਰਚਾ ਲਈ ਲੋੜ ਮੁਤਾਬਿਕ ਛੈਸਲਾ ਲਓ।<sup>27</sup> ਸਾਡੇ ਵਿੱਚੋਂ ਕਈ ਲੋਕਾਂ ਨੂੰ ਅੱਗੇਤਾਂ ਵੱਲੋਂ ਘਰੇਲੂ ਚੱਕੀ ਵਿਚ ਆਟਾ ਪੀਹਣ ਦੀ ਗੱਲ ਯਾਦ ਹੋਵੇਗੀ, ਪਰ ਨਵੀਂ ਪੀੜੀ ਨੂੰ ਦੱਸਣਾ ਪਵੇਗਾ। ਸਾਡੇ ਇੱਥੋਂ ਪੈਕ ਕੀਤਾ ਹੋਇਆ ਵਧੀਆ ਕਵਾਲਿਟੀ ਦਾ ਆਟਾ ਅਤੇ ਮਿਕਸ ਕੀਤੇ ਹੋਏ ਆਟੇ ਨਾਲ ਚੱਕੀ ਦੀ ਗੱਲ ਪੁਰਾਣੇ ਜ਼ਮਾਨੇ ਦੀ ਹੋ ਗਈ ਹੈ।<sup>28</sup> ਲੁਕਾ 22:31 ਵਿਚ ‘‘ਤੁਹਾਨੂੰ’’ ਸ਼ਬਦ ਯੂਨਾਨੀ ਲਿਖਤ ਵਿਚ ਬਹੁਵਚਨ ਵਿਚ ਹੈ।<sup>29</sup> KJV ਵਿਚ ‘‘ਕਨਵਰਟਡ’’ ਹੈ। ਕਨਵਰਟ

ਹੋਣਾ ਕਿਸੇ ਚੀਜ਼ ਦੇ ਕਿਸੇ ਦੂਜੀ “ਵਿਚ ਬਦਲਣ” ਵਾਂਗ ਹੈ। ਇਕ ਵਾਕ ਦੀ ਵਰਤੋਂ ਕਰੋ ਤਾਂ ‘‘ਜਦ ਤੂੰ ਦੁਬਾਰਾ ਆਵੋ’’ ਕਹਿ ਕੇ ਯਿਸੂ ਨੇ ਮਜ਼ਬੂਤੀ ਨਾਲ ਕਿਹਾ ਕਿ ਪਤਰਸ ਦਾ ਡਿੱਗਣਾ ਆਖਰੀ ਨਹੀਂ ਹੋਣਾ ਸੀ। <sup>30</sup>ਮੱਤੀ, ਲੂਕਾ ਅਤੇ ਯੂਹੰਨਾ ਨੇ ਕੁੱਕੜ ਦੇ ਸਿਰਫ਼ ਇਕ ਬਾਂਗ ਦੇਣ ਦੀ ਗੱਲ ਕੀਤੀ ਹੈ (ਮੱਤੀ 26:34; ਲੂਕਾ 22:34; ਯੂਹੰਨਾ 13:38)। ਜਦਕਿ ਮਰਭਸ ਨੇ ਦੋ ਬਾਂਗਾਂ ਦੀ (ਮਰਭਸ 14:30)। ਦੂਜੀਆਂ ਆਇਤਾਂ ਵਾਂਗ ਇੱਥੋਂ ਕਿਸੇ ਲੇਖਕ ਨੇ ਕਿਸੇ ਗੱਲ ਦੇ ਦੋ ਵਾਰ ਅਤੇ ਦੂਜੇ ਨੇ ਸਿਰਫ਼ ਦੋ ਵਿੱਚੋਂ ਸਿਰਫ਼ ਇਕ ਵਾਰ ਜ਼ਿਕਰ ਕੀਤਾ (ਉਦਾਹਰਣ ਲਈ, ਮੱਤੀ 20:30 ਅਤੇ ਲੂਕਾ 18:35), ਇਹ ਫਰਕ ਮਹੱਤਵਹੀਣ ਹੈ। ਇਨ੍ਹਾਂ ਵਿਚ ਕੋਈ ਵਿਰੋਧਾਭਾਸ ਨਹੀਂ ਹੈ: ਜਦੋਂ ਤੁਹਾਡੇ ਕੋਲ ਦੋ ਹੋਣ, ਤਾਂ ਇਕ ਵੀ ਹੁੰਦਾ ਹੈ। ਮਰਭਸ ਨੇ ਸਿਰਫ਼ ਵਾਧੂ ਵੇਰਵਾ ਜੋੜਿਆ ਜਿਸ ਨੂੰ ਦੂਜੇ ਲੇਖਕਾਂ ਰਾਹੀਂ ਨਹੀਂ ਲਿਖਿਆ ਗਿਆ। ਇਹ ਫਰਕ ਫਿਰ ਵੇਖਿਆ ਜਾਵੇਗਾ ਜਦ ਅਸੀਂ ਮਸੀਹ ਦੇ ਪਤਰਸ ਦੇ ਇਨਕਾਰ ਦਾ ਅਧਿਐਨ ਕਰਾਂਗੇ।

<sup>31</sup>ਇੱਕ ਵਾਰ ਯਿਸੂ ਦਾ ਪੰਜ ਸੌ ਤੋਂ ਵੱਧ ਲੋਕਾਂ ਨੂੰ ਦਰਸ਼ਣ ਦੇਣਾ (1 ਕੁਰਿੰਧੀਆਂ 15:6)। ਸੰਭਵ ਤੌਰ ਤੇ ਗਲੀਲ ਵਿਚ ਹੋਇਆ। <sup>32</sup>ਜਿਥੋਂ ਮੈਂ ਰਹਿੰਦਾ ਹਾਂ ਉੱਥੋਂ ਅਸੀਂ ਕਹਾਂਗੇ ਕਿ ਉਨ੍ਹਾਂ ਨੇ ‘‘ਇਨਕਾਰ’’ ਕਰ ਦਿੱਤਾ। <sup>33</sup>ਯਿਸੂ ਨੇ ਪਹਿਲਾਂ ਇੰਜੀਲ ਦੇ ਕਾਰਣ ਉਠਾਏ ਜਾਣ ਵਾਲੇ ਵਿਵਾਦ ਲਈ ‘‘ਤਲਵਾਰ’’ ਸ਼ਬਦ ਦੀ ਵਰਤੋਂ ਕੀਤੀ ਸੀ (ਮੱਤੀ 10:34)। ਉਹ ਅਪਣੇ ਚੇਲੀਆਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਦਾ ਸਾਮਹਣਾ ਕਰਨ ਲਈ ਤਿਆਰ ਕਰ ਰਿਹਾ ਸੀ। <sup>34</sup>ਸੰਖੇਪ ਵਿਚ ਸ਼ਾਮ ਦੇ ਕਿਸ ਸਮੇਂ ਭੋਜ ਦੀ ਸਥਾਪਨਾ ਕੀਤੀ ਗਈ, ਸਾਫ਼ ਨਹੀਂ ਹੈ, ਜਦਕਿ ਮੱਤੀ ਅਤੇ ਮਰਭਸ ਨੇ ਲਿਖਿਆ ਹੈ ਕਿ ‘‘ਜਦ ਉਹ ਖਾ ਰਹੇ ਸਨ’’ (ਮੱਤੀ 26:26; ਮਰਭਸ 14:22)। ਪੌਲਸ ਨੇ ਸੰਕੇਤ ਦਿੱਤਾ ਹੈ ਕਿ ਇਹ ‘‘ਭੋਜ ਦੇ ਬਾਅਦ’’ ਸੀ (1 ਕੁਰਿੰਧੀਆਂ 11:25)। ਇਹ ਸਾਫ਼ ਤੌਰ ਤੇ ਪਸਾਹ ਦੇ ਪਰਬ ਦੇ ਅਖੀਰ ਦੇ ਨੇੜੇ ਜਾਂ ਅੰਤ ਵਿਚ ਹੈ। <sup>35</sup>ਪ੍ਰਭੂ ਭੋਜ ਦੀ ਸਥਾਪਨਾ ਅਤੇ ਇਸ ਯਾਦਗਾਰੀ ਭੋਜ ਦੀ ਵਾਧੂ ਜਾਣਕਾਰੀ ਲਈ ਇਸ ਕਿਤਾਬ ਵਿਚ ‘‘ਮੇਰੀ ਯਾਦਗਾਰੀ ਲਈ ਇਹ ਕਰਿਆ ਕਰੋ’’ ਪਾਠ ਵੇਖੋ। <sup>36</sup>ਇਸ ਅਲੰਕਾਰ ਨੂੰ ‘‘ਰੂਪਕ’’ ਕਿਹਾ ਜਾਂਦਾ ਹੈ। ਰੂਪਕ ਇਕ ਆਮ ਅਲੰਕਾਰ ਹੈ, ਜਿਸ ਵਿਚ ਕਿਸੇ ਗੱਲ ਦੀ ਤੁਲਨਾ ਕਿਸੇ ਦੇ ਨਾਲ ‘‘ਜਿਵੇਂ’’ ਜਾਂ ‘‘ਦੇ ਵਾਂਗ’’ ਸ਼ਬਦਾਂ ਦੀ ਵਰਤੋਂ ਕੀਤੇ ਬਿਨਾਂ ਸੰਖੇਪ ਵਿਚ ਕੀਤੀ ਜਾਂਦੀ ਹੈ। ਬਾਈਬਲ ਰੂਪਕਾਂ ਨਾਲ ਭਰੀ ਪਈ ਹੈ। ਉਦਾਹਰਣ ਲਈ ਯਿਸੂ ਨੇ ਹੋਰੋਦੇਸ ਨੂੰ ਲੂਬੜੀ ਕਿਹਾ (ਲੂਕਾ 13:31, 32)। ਉਸ ਨੇ ਇਹ ਨਹੀਂ ਕਿਹਾ ਕਿ ਹੋਰੋਦੇਸ ਲੂਬੜੀ ਵਰਗਾ ਸੀ (ਜਿਵੇਂ ਉਪਮਾ ਕਿਹਾ ਜਾਵੇਗਾ), ਬਲਕਿ ਉਸ ਨੇ ਕਿਹਾ ਕਿ ਉਹ ਲੂਬੜੀ ਸੀ। <sup>37</sup>ਕੁਝ ਲੋਕ ਅੰਦਾਜ਼ਾ ਲਾਉਂਦੇ ਹਨ ਕਿ ਪਸਾਹ ਦੇ ਪਰਬ ਦਾ ਤੀਜਾ ਪਿਆਲਾ ਸੀ, ਜਿਸ ਵਿਚ ਰਵਾਇਤੀ ਤੌਰ ਤੇ ਇਸਰਾਏਲੀਆਂ ਨੂੰ ਕੁਚ 6:6, 7 ਦਾ ਵਾਅਦਾ ਯਾਦ ਦੁਆਇਆ ਜਾਂਦਾ ਸੀ: ‘‘ਮੈਂ ਤੁਹਾਨੂੰ ਛੁਡਾ ਲਵਾਂਗਾ’’ ਪੁਰਾਣੇ ਨੇਮ ਦੇ ਉਸ ਵਾਅਦੇ ਦੀ ਸ਼ਬਦਾਵਲੀ ਪ੍ਰਭੂ ਭੋਜ ਲਈ ਢੁਕਵੀਂ ਹੈ, ਪਰ ਇਸ ਨੂੰ ਇਸ ਵਿਚਾਰ ਨਾਲ ਮਿਲਾਉਣਾ ਆਂਖਾ ਹੈ ਕਿ ਇਹ ਪੌਲਸ ਦੀ ਗੱਲ ਵਾਲੇ ਚਾਰ ਪਿਆਲਿਆਂ ਵਿੱਚੋਂ ਤੀਜਾ ਸੀ ਕਿ ਜੋ ਯਿਸੂ ਨੇ ‘‘ਭੋਜ ਤੋਂ ਬਾਅਦ’’ ਲਿਆ (1 ਕੁਰਿੰਧੀਆਂ 11:25)। <sup>38</sup>ਇਸ ਦਾ ਅਰਥ ਇਹ ਨਹੀਂ ਹੈ ਕਿ ‘‘ਪਿਆਲੇ ਨੂੰ ਖਾਲੀ ਕਰ ਦਿਓ,’’ ਬਲਕਿ ਇਹ ਹੈ ਕਿ ‘‘ਸਾਰੇ ਇਸ ਵਿੱਚੋਂ ਪੀਓ।’’ <sup>39</sup>ਪੁਰਾਣੇ ਅਤੇ ਨਵੇਂ ਦੋਹਾਂ ਨੇਮਾਂ ਨੂੰ ਲਹੂ ਵਹਾਉਣ ਨਾਲ ਬੰਨ੍ਹਿਆ ਗਿਆ ਸੀ (ਵੇਖੋ ਇਬਰਾਨੀਆਂ 9:18, 20, 22; 10:29)। <sup>40</sup>ਇਸ ਕਿਤਾਬ ਵਿਚ ‘‘ਮੇਰੀ ਯਾਦਗਾਰੀ ਲਈ ਇਹ ਕਰਿਆ ਕਰੋ’’ ਪਾਠ ਵਿਚ ਚਰਚਾ ਵੇਖੋ।

<sup>41</sup>ਪਸਾਹ ਦਾ ਭੋਜਨ ਆਮ ਤੌਰ ਤੇ ਦੋ ਤਿੰਨ ਘੰਟੇ ਤਕ ਰਹਿੰਦਾ ਸੀ।